



၁၇။ । ବ୍ରାହ୍ମଣ ପାତ୍ର ଶାସ୍ତ୍ର ଦିନରେ ଶ୍ରୀ ଦେଖି ପାତ୍ର କ୍ଷମା କ୍ଷମାଗୁରୁଙ୍କୁ

Long Life Prayer, Wishes Based on True Integrity. Homage to Noble Tara.

ସମ୍ବନ୍ଧରେ ଏହାକିମଙ୍କଳରେ ଦେଖିଲାମାଣିକ୍ଷଣରେ ଏହାକିମଙ୍କଳରେ ଦେଖିଲାମାଣିକ୍ଷଣରେ

tö dröl / rang shin / arya / ta re sung //
Noble Tara, the nature of your speech is such
that its sound liberates us;

ଦେଲେ / ତେବୁ / ଚେନ୍ ଦେ / ଦାଗ ଲା ଗଂ //

I entreat you to think of me, you who are caring itself!



Lama Jigme Rinpoche

ਮਈ ਮਨੁਸਾਕਾਰੀ

tong dröl / rang shin / arya / ta re ku //

Noble Tara, the nature of your body is such
that its vision liberates us;

୫ୟାସ୍ତିତ୍ୱରେ ଶବ୍ଦଗୁଣାବଳୀ

dren dröl / rang shin / arya / ta re tug //

Noble Tara, the nature of your mind is such
that its memory liberates us;

ରତ୍ନ-ପିତା-ଶର୍ମୀ-ପିତା-କୁଳ-ପିତା

dro kam / yo yang / mi yo / lhün po shin //

Like a mountain that remains unshakeable when the world



1

ਤ੍ਰੇਲ ਦੁ ਸਨੁ ਵਾ ਮੀ ਜਿਗ ਕਯਾ ਜਿੰ ਚਿੰ |

trel du / dung war / mi jig / kyab jin ching //

trembles, on the relative level, he gives the gift of protection without fearing adversity and on the ultimate level, he authentically illuminates the teaching of that which is beyond all

ਤਾਂ ਟੋਂ ਸ਼ੋਗ |

tag ten shog //

ਨਾਮ ਕਾਰ ਮਿਨ ਪੈ ਲਿੰ ਨਾ ਤ੍ਰੁਲ ਕੁ ਨੀ |

nam kar / min pay / ling na / trül ku ni //

hardship. May he remain unceasingly during one hundred kalpas! An emanation in this continent where virtue has reached maturity, that the 16th Karmapa declared undifferentiated

ਦੁਲ ਜੇ ਦੋਨ ਚੇਨ / ਦ੍ਰੁਬ ਨਾਂਗ ਦੇ |

dül je / dön chen / drub nang de //

ਦੇਂ ਦੇਨ / ਪੇਨ ਦੇਨ / ਲੇਂ ਦੁ / ਸ਼ਾਬ ਤੇਨ ਸੋਲ |

de den / pen day / le du / shab ten söl //

from himself, he has accomplished, according to his wish, the great benefit of beings. We pray to him to live a long time for the good of all those devoted to him. As this lineage of

ਪੁਗ ਸੁ ਸਨੁ ਵਾ ਮੇਦ ਪਰੀ ਧਨੁ ਵਾ ਵਾ

pug su / dung wa / me pay / yang dak da //

ਤੋਨ ਪਾਰ ਮੇਂਦ ਦੀ ਅਥ ਵਾ

tön par / dze de / kel gyar /

ਗਾਂਡੰ ਕਾਂਦੂਰ ਮੇਦ ਤੇਨ ਵਾ ਵਾ

gang dang / nam yer / me che / chu drug pe //

ਸੁਂਝ ਸਨੀ

sung shin /

ਦੇ ਮੋ ਚੇਨ ਪੋ / ਗਯੁ ਪਾ / ਜਿੰ ਚੇਨ ਦੀ |

de mö / chen pö / gyü pa / jin chen di //



ସରେସାନ୍ତେରକେର୍ଦ୍ଦିଶ୍ଵରମୁଖମଣ୍ଡଳୀ
she nyen / chen pö / nam tar / le jung we //

great devotion that confers grace arose from the example of the great masters, may he, through his great selflessness, remain [with us] in every moment, in the

କେର୍ଦ୍ଦିଶ୍ଵରମୁଖମଣ୍ଡଳୀ
chen po / tob par / shug söl deb //

achievement of great accomplishment! O great being, omniscient, filled with care and ready to help beings, as I express this wish based on true integrity and respect

ମନ୍ଦରଶ୍ଵରା
den mön na //

ଗୁଣରଶ୍ଵରକେଲ୍ହାପରିଲ୍ଲାମହାରାଜିନୀ
kün ne / lab che / lhag pay / lha chog chig //

for all, o unsurpassable, unique divinity whose strength is superior to all others, please grant me your grace, Chintachakra¹, you who unite all [excellent qualities]!

ଲ୍ଲାଙ୍ଗମନ୍ତ୍ରକେର୍ଦ୍ଦିଶ୍ଵରମୁଖମଣ୍ଡଳୀ
lhag sam / chen pö / tog ta / bar sum du //

nel jor /

ଗୁଣମନ୍ତ୍ରକ୍ରମକ୍ରୂଷାମନ୍ତ୍ରକ୍ରିଦିକୋ
kün khyen / dro la / tse nü / dag nyi che //

kün la / gü shing / song pö /

ଗୁଣରଶ୍ଵରଯିଦିଶ୍ଵରମୁଖମଣ୍ଡଳୀ
kün dü / yi shin / kor lö / shi pa tsöl //



I, Thaye Dorje, touched by an infinitesimal part of the splendor of the name of the Karmapa lineage, wrote this long life prayer for Kyabje Jigme Rinpoche, through praying to the wisdom deity, in the airplane, on April 6, 2016. May all be excellent!

IV

TRANSLATION: DKL 2016
PHOTO: © TOKPA KORLO 2016